

ਉਮਰ 5 ਤੋਂ 10

ਦੂਸਰਾ ਐਪੀਸੋਡ ਸਿੱਖ ਆਫ ਅਮੈਰਿਕਾ ਵਰਲਡ ਕੰਪੀਟੀਸ਼ਨ
ਸਵਾਲ ਸੰਖੇਪ ਵਿੱਚ ਪੁੱਛੇ ਜਾਣਗੇ। ਜਵਾਬ ਵਿਸਥਾਰ ਵਿੱਚ ਦਿੱਤੇ ਜਾਣ।
ਗੁਰੂ ਨਾਨਕ ਦੇਵ ਜੀ

ਪ1. ਗੁਰੂ ਨਾਨਕ ਦੇਵ ਜੀ ਨੇ ਕਿਹੜੀਆਂ ਕਿਹੜੀਆਂ ਜਗਾਹਾਂ ਤੇ ਕਦੋਂ ਕਦੋਂ ਯਾਤਰਾ ਕੀਤੀ?

ਉ1. ਉਹਨਾਂ ਆਪਣਾ ਉਪਦੇਸ਼ ਦੇਣ ਲਈ ਏਸ਼ੀਆ ਵਿੱਚ ਬਹੁਤ ਯਾਤਰਾ ਕੀਤੀ। ਇਸ ਕਾਰਜ ਲਈ ਉਹਨਾਂ 4 ਉਦਾਸੀਆਂ ਕੀਤੀਆਂ। ਉਹਨਾਂ ਦੀ ਪਹਿਲੀ ਉਦਾਸੀ (1500-1505) ਮੱਧ ਅਤੇ ਪੂਰਬੀ ਭਾਰਤ ਵਿੱਚ ਸੀ। ਦੂਜੀ ਉਦਾਸੀ (1506-1509) ਦੌਰਾਨ ਉਹ ਸ੍ਰੀ ਲੰਕਾ ਸਮੇਤ ਦੱਖਣੀ ਭਾਰਤ ਦੇ ਮੁੱਖ ਸ਼ਹਿਰਾਂ ਅਤੇ ਧਾਰਮਿਕ ਸਥਾਨਾਂ ਤੇ ਗਏ। ਤੀਜੀ ਉਦਾਸੀ(1514-1516) ਦੌਰਾਨ ਉਹ ਗੰਗਾ ਦੇ ਮੈਦਾਨ, ਬਿਹਾਰ, ਨੇਪਾਲ, ਲਾਸ਼ਾ, ਲੇਹ ਤੋਂ ਲੈ ਕੇ ਤਾਸ਼ਕੰਦ ਅਤੇ ਕਸ਼ਮੀਰ ਦੇ ਰਸਤੇ ਹੁੰਦੇ ਹੋਏ ਪੰਜਾਬ ਵਾਪਸ ਪਹੁੰਚੇ। ਚੌਥੀ ਉਦਾਸੀ(1518-1521) ਦੌਰਾਨ ਉਹ ਵੱਖ ਵੱਖ ਅਰਬ ਦੇਸ਼ਾਂ ਵਿੱਚ ਗਏ।

ਪ2. ਗੁਰੂ ਨਾਨਕ ਜੀ ਦਾ ਕੀ ਸੰਦੇਸ਼ ਸੀ?

ਉ2. ਗੁਰੂ ਜੀ ਨੂੰ ਦੁਨੀਆ ਦੇ ਦੁੱਖ ਦੇਖ ਕੇ ਬਹੁਤ ਧੱਕਾ ਲੱਗਾ ਤੇ ਉਹ ਦੁਨੀਆਂ ਨੂੰ ਰੱਬ ਦੇ ਅਸਲ ਸੰਦੇਸ਼ ਬਾਰੇ ਦੱਸਣਾ ਚਾਹੁੰਦੇ ਸਨ। ਲੋਕ ਪੰਡਿਤਾਂ, ਕਾਜੀਆਂ, ਮੁਲਾਂ, ਆਦਿ ਦੁਆਰਾ ਦਿੱਤੇ ਵੱਖ ਵੱਖ ਸੰਦੇਸ਼ਾਂ ਕਾਰਣ ਦੁਚਿੱਤੀ ਵਿੱਚ ਸਨ। ਇਸ ਲਈ ਗੁਰੂ ਜੀ ਨੇ 1499 ਵਿੱਚ ਫੈਸਲਾ ਲਿਆ ਕਿ ਉਹ ਦੁਨੀਆ ਨੂੰ ਹਰ ਮਨੁੱਖ ਦੀ ਬਰਾਬਰੀ, ਆਜ਼ਾਦੀ, ਨਿਆਂ, ਸਵੈ-ਅਭਿਮਾਨ ਅਤੇ ਅਣਖ ਦਾ ਸੰਦੇਸ਼ ਲਈ ਯਾਤਰਾ ਤੇ ਨਿਕਲਣਗੇ।

ਪ3. ਗੁਰੂ ਨਾਨਕ ਦੇਵ ਜੀ ਨੇ ਕਿੰਨੇ ਕਿਲੋਮੀਟਰ ਸਫਰ ਤਹਿ ਕੀਤਾ?

ਉ3. ਗੁਰੂ ਨਾਨਕ ਦੇਵ ਜੀ ਨੂੰ ਦੁਨੀਆ ਦਾ ਦੂਸਰਾ ਸਭ ਤੋਂ ਵੱਧ ਸਫਰ ਤਹਿ ਕਰਨ ਵਾਲੇ ਵਿਅਕਤੀ ਮੰਨਿਆ ਜਾਂਦਾ ਹੈ। ਜਿਆਦਾਤਰ ਯਾਤਰਾਵਾਂ ਵਿੱਚ ਭਾਈ ਮਰਦਾਨਾ ਜੀ ਉਹਨਾਂ ਨਾਲ ਸਨ। ਉਹਨਾਂ ਚਾਰਾਂ ਦਿਸ਼ਾਵਾਂ ਵਿੱਚ ਸੰਨ 1500 ਤੋਂ 1524 ਤੱਕ 28000 ਕਿਲੋਮੀਟਰ ਦਾ ਸਫਰ ਪੰਜ ਵੱਡੀਆਂ ਯਾਤਰਾਵਾਂ ਦੌਰਾਨ ਤਹਿ ਕੀਤਾ।

ਪ4. ਪਹਿਲੀ ਉਦਾਸੀ ਦੌਰਾਨ ਗੁਰੂ ਕਿਹੜੇ ਨਗਰਾਂ ਵਿੱਚ ਗਏ?

ਉ4. ਪਹਿਲੀ ਉਦਾਸੀ (1500-1506) 7 ਸਾਲਾਂ ਦੌਰਾਨ ਜਿੰਨਾਂ ਸ਼ਹਿਰਾਂ ਦੀ ਯਾਤਰਾ ਕੀਤੀ: ਸੁਲਤਾਨਪੁਰ, ਤੁਲਾਂਬਾ(ਮੌਜੂਦਾ ਮਖਦੂਮਪੁਰ ਜਿਲਾ ਮੁਲਤਾਨ), ਪਾਨੀਪਤ, ਦਿੱਲੀ, ਬਨਾਰਸ, ਨਾਨਕਮਤਾ(ਜਿਲਾ ਨੈਨੀਤਾਲ), ਟਾਂਡਾ ਵਣਜਾਰਾ(ਜਿਲਾ ਰਾਮਪੁਰ), ਕਾਮਰੂਪ(ਅਸਾਮ), ਆਸਾ ਦੇਸ਼(ਅਸਾਮ), ਸੈਦਪੁਰ(ਐਮਨਾਬਾਦ, ਪਾਕਿਸਤਾਨ), ਪਰਸੂਰ(ਪਾਕਿਸਤਾਨ), ਸਿਆਲਕੋਟ(ਪਾਕਿਸਤਾਨ), ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਦੀ ਉਮਰ 31-37 ਸਾਲ।

ਪ5. ਦੂਜੀ, ਤੀਜੀ ਅਤੇ ਚੌਥੀ ਉਦਾਸੀ ਦੌਰਾਨ ਗੁਰੂ ਜੀ ਕਿਹੜੇ ਕਿਹੜੇ ਨਗਰਾਂ ਵਿੱਚ ਗਏ?

ਉ5. ਦੂਸਰੀ ਉਦਾਸੀ(1506-1513) 7 ਸਾਲਾਂ ਦੌਰਾਨ ਜਿੰਨਾਂ ਸ਼ਹਿਰਾਂ ਦੀ ਯਾਤਰਾ ਕੀਤੀ: ਧਨਾਸਰੀ ਵਾਦੀ, ਸਾਂਗਲਦੀਪ(ਸ੍ਰੀ ਲੰਕਾ), ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਦੀ ਉਮਰ 37-44 ਸਾਲ।

ਤੀਸਰੀ ਉਦਾਸੀ(1514-1518) 5 ਸਾਲਾਂ ਦੌਰਾਨ ਜਿੰਨਾਂ ਸ਼ਹਿਰਾਂ ਦੀ ਯਾਤਰਾ ਕੀਤੀ: ਕਸ਼ਮੀਰ, ਸੁਮੇਰ ਪਰਬਤ, ਨੇਪਾਲ, ਤਾਸ਼ਕੰਦ, ਸਿੱਕਮ, ਤਿੱਬਤ। ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਦੀ ਉਮਰ:45-49 ਸਾਲ।

ਚੌਥੀ ਉਦਾਸੀ(1519-1521) 3 ਸਾਲਾਂ ਦੌਰਾਨ ਜਿੰਨਾਂ ਸ਼ਹਿਰਾਂ ਦੀ ਯਾਤਰਾ ਕੀਤੀ: ਮੱਕਾ ਅਤੇ ਹੋਰ ਅਰਬ ਦੇਸ਼। ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਦੀ ਉਮਰ:50-52 ਸਾਲ।

੫6. ਆਖਰੀ ਉਦਾਸੀ ਕਿੰਨਾ ਸਮਾਂ ਚੱਲੀ?

ੳ6. ਪੰਜਵੀਂ ਉਦਾਸੀ(1523-1524): 2 ਸਾਲਾਂ ਦੌਰਾਨ ਜਿਸ ਖਿੱਤੇ ਦੀ ਯਾਤਰਾ ਕੀਤੀ: ਪੰਜਾਬ।ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਦੀ ਉਮਰ:54-56 ਸਾਲ।

੫7.ਬਾਬਾ ਜੀ ਨੇ ਉਦਾਸੀਆਂ ਦੌਰਾਨ ਕਿੰਨਾ ਸਮਾਂ ਗੁਜ਼ਾਰਿਆ?

ੳ7. ਬਾਬਾ ਜੀ ਨੇ ਉਦਾਸੀਆਂ ਦੌਰਾਨ 24 ਸਾਲ ਦਾ ਸਮਾਂ ਗੁਜ਼ਾਰਿਆ। ਸਰੀਰਕ ਚੋਲਾ ਤਿਆਗਣ ਤੋਂ ਪਹਿਲਾਂ ਉਹ 1525 ਤੋਂ 1539 ਤੱਕ ਕਰਤਾਰਪੁਰ ਵਸੇ।